

ਭਾਈਚਾਰੇ ਲਈ ਜੰਗਲੀ ਅੱਗ ਤੋਂ ਸੁਰੱਖਿਆ ਦਾ ਪ੍ਰੋਗਰਾਮ (Community Wildfire Safety Program)

ਵਧੇਰੇ ਜਾਣਕਾਰੀ ਵਾਸਤੇ pge.com/wildfiresafety ਦੇਖੋ



ਸਾਡੇ ਪ੍ਰਾਂਤ ਨੂੰ ਦਰਪੇਸ਼ ਜੰਗਲੀ ਅੱਗ ਦੇ ਵਧੇ ਹੋਏ ਖਤਰੇ ਨਾਲ, PG&E ਜੰਗਲੀ ਅੱਗਾਂ ਦੇ ਖਤਰਿਆਂ ਨੂੰ ਘਟਾਉਣ ਲਈ ਅਤੇ ਸਾਡੇ ਗਾਹਕਾਂ ਅਤੇ ਭਾਈਚਾਰਿਆਂ ਨੂੰ ਸਲਾਮਤ ਰੱਖਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਵਧਾ ਰਹੀ ਹੈ ਅਤੇ ਇਹਨਾਂ ਦਾ ਵਿਸਤਾਰ ਕਰ ਰਹੀ ਹੈ।



PG&E ਦੀ ਸੇਵਾ ਦੇ ਖਿੱਤੇ ਦਾ **50%**
ਭਾਗ ਅੱਗ ਦੇ ਉੱਚ ਖਤਰੇ ਵਾਲੇ
ਲਾਕਿਆਂ ਵਿੱਚ ਪੈਂਦਾ ਹੈ।

ਉੱਚ ਤਾਪਮਾਨ, ਬੇਹੱਦ ਖੁਸ਼ਕੀ ਅਤੇ ਰਿਕਾਰਡ-ਤੇਜ਼ ਹਵਾਵਾਂ ਨੇ ਸਾਡੇ ਪ੍ਰਾਂਤ ਵਿੱਚ ਅਜਿਹੀਆਂ ਹਾਲਤਾਂ ਪੈਦਾ ਕਰ ਦਿੱਤੀਆਂ ਜਿੱਥੇ ਗਲਤ ਸਮੇਂ ਅਤੇ ਸਥਾਨ 'ਤੇ ਕਿਸੇ ਵੀ ਚਿੰਗਿਆੜੀ ਦਾ ਸਿੱਟਾ ਵੱਡੀ ਜੰਗਲੀ ਅੱਗ ਦੇ ਰੂਪ ਵਿੱਚ ਨਿਕਲ ਸਕਦਾ ਹੈ।

ਸਾਡੇ ਭਾਈਚਾਰੇ ਲਈ ਜੰਗਲੀ ਅੱਗ ਤੋਂ ਸੁਰੱਖਿਆ ਦੇ ਪ੍ਰੋਗਰਾਮ ਵਿੱਚ ਸਾਡੀ ਪ੍ਰਣਾਲੀ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਥੋੜ੍ਹੀ-ਮਿਆਦ, ਔਸਤ ਮਿਆਦ ਅਤੇ ਲੰਬੀ ਮਿਆਦ ਦੀਆਂ ਯੋਜਨਾਵਾਂ ਸ਼ਾਮਲ ਹਨ। ਇਸ ਸਾਲ ਸਾਡੇ ਵੱਲੋਂ ਉਠਾਏ ਜਾਣ ਵਾਲੇ ਕਦਮਾਂ ਵਿੱਚ ਸ਼ਾਮਲ ਹਨ:



ਜੰਗਲੀ ਅੱਗ ਦੇ ਜੋਖਮਾਂ ਨੂੰ ਘਟਾਉਣਾ

ਵਧੇਰੇ ਮਜ਼ਬੂਤ ਖੰਭਿਆਂ, ਬਿਜਲੀ ਦੀਆਂ ਢਕੀਆਂ ਹੋਈਆਂ ਲਾਈਨਾਂ ਅਤੇ ਸੇਧਿਤ ਅੰਡਰਗ੍ਰਾਊਂਡਿੰਗ ਨਾਲ **ਸਾਡੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣਾ**

ਪ੍ਰਾਂਤ ਦੇ ਬਨਸਪਤੀ ਅਤੇ ਅੱਗ ਤੋਂ ਸੁਰੱਖਿਆ ਸੰਬੰਧੀ **ਮਿਆਰਾਂ ਦੀ ਪੂਰਤੀ ਕਰਨਾ ਅਤੇ ਇਹਨਾਂ ਤੋਂ ਵੀ ਅੱਗੇ ਜਾਣਾ**

ਅੱਗ ਲੱਗਣ ਦੇ ਉੱਚ ਖਤਰੇ ਵਾਲੇ ਇਲਾਕਿਆਂ ਵਿੱਚ ਸਾਡੇ ਬਿਜਲਈ ਢਾਂਚੇ ਦੀਆਂ **ਜਾਂਚਾਂ ਨੂੰ ਤੇਜ਼ ਕਰਨਾ**




ਪ੍ਰਸਥਿਤੀ ਬਾਰੇ ਚੇਤਨਾ ਵਿੱਚ ਸੁਧਾਰ ਕਰਨਾ

ਜਨਤਕ ਸਲਾਮਤੀ ਲਈ ਬਿਜਲੀ ਬੰਦ ਕਰਨ (PSPS) ਦੀਆਂ ਘਟਨਾਵਾਂ ਦੀ ਲੋੜ ਅਤੇ ਇਹਨਾਂ ਦੀ ਸਮਾਪਤੀ ਦੀ ਵਧੇਰੇ ਸਟੀਕਤਾ ਨਾਲ ਭਵਿੱਖਬਾਣੀ ਕਰਨ ਲਈ ਵਧੀਕ **ਮੌਸਮ ਸਟੇਸ਼ਨਾਂ ਨੂੰ ਸਥਾਪਤ ਕਰਨਾ**

ਸੰਭਾਵੀ ਜੰਗਲੀ ਅੱਗਾਂ ਦੀ ਪਛਾਣ ਕਰਨ ਲਈ ਅੱਗ ਲੱਗਣ ਦੇ ਉੱਚ ਖਤਰੇ ਵਾਲੇ ਇਲਾਕਿਆਂ ਵਿੱਚ **ਹਾਈ-ਡੈਫੀਨਿਸ਼ਨ ਕੈਮਰੇ ਲਗਾਉਣਾ**

ਸਾਡੇ 24/7 ਵਾਈਲਡਫਾਇਰ ਸੇਫਟੀ ਆਪਰੇਸ਼ਨਜ਼ ਸੈਂਟਰ ਤੋਂ ਰੀਅਲ ਟਾਈਮ ਵਿੱਚ ਜੰਗਲੀ ਅੱਗਾਂ ਦੇ ਖਤਰਿਆਂ ਦੀ ਨਿਗਰਾਨੀ ਕਰਨ ਦੁਆਰਾ **ਰੋਕਥਾਮ ਅਤੇ ਜਵਾਬੀ ਕੋਸ਼ਿਸ਼ਾਂ ਵਿੱਚ ਤਾਲਮੇਲ ਬਿਠਾਉਣਾ**



PSPS ਘਟਨਾਵਾਂ ਦੇ ਪ੍ਰਭਾਵ ਨੂੰ ਘਟਾਉਣਾ

ਪਿਛਲੇ ਸਾਲ ਦੇ ਮੁਕਾਬਲੇ ਕਿਸੇ PSPS ਘਟਨਾ ਤੋਂ **ਪ੍ਰਭਾਵਿਤ ਹੋਣ ਵਾਲੇ ਗਾਹਕਾਂ ਦੀ ਸੰਖਿਆ ਨੂੰ ਲਗਭਗ ਇੱਕ-ਤਿਹਾਈ ਤੱਕ ਘੱਟ ਕਰਨਾ**

2019 ਦੇ ਮੁਕਾਬਲੇ **ਬਿਜਲੀ ਸਪਲਾਈ ਮੁੜ-ਬਹਾਲ ਕਰਨ ਦੇ ਸਮਿਆਂ ਨੂੰ ਅੱਧਾ ਕਰਨਾ** ਤਾਂ ਜੋ ਤੀਬਰ ਮੌਸਮ ਦੇ ਗੁਜ਼ਰ ਜਾਣ ਦੇ ਬਾਅਦ ਅਸੀਂ **ਦੈਨਿਕ ਰੋਸ਼ਨੀ ਦੇ 12 ਘੰਟਿਆਂ ਅੰਦਰ** ਬਿਜਲੀ ਸਪਲਾਈ ਮੁੜ-ਬਹਾਲ ਕਰ ਦੇਈਏ

ਕਿਸੇ PSPS ਘਟਨਾ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ, **ਗਾਹਕਾਂ ਅਤੇ ਭਾਈਚਾਰਿਆਂ ਨੂੰ ਬਿਹਤਰ ਜਾਣਕਾਰੀ ਅਤੇ ਸਰੋਤ ਪ੍ਰਦਾਨ ਕਰਾਉਣਾ**

ਕੀ ਤੁਹਾਡੇ ਕੋਲ ਜੰਗਲੀ ਅੱਗਾਂ ਦੌਰਾਨ ਸੁਰੱਖਿਅਤ ਰਹਿਣ ਦੀ ਕੋਈ ਯੋਜਨਾ ਹੈ?

ਤੀਬਰ ਮੌਸਮ ਅਤੇ ਜੰਗਲੀ ਅੱਗਾਂ ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਹੇਠਾਂ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਅਤੇ ਤੁਹਾਡੇ ਘਰ ਨੂੰ ਸੁਰੱਖਿਅਤ ਰੱਖਣ ਲਈ ਕੁਝ ਕਦਮ ਦੱਸੇ ਗਏ ਹਨ।



ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਘਰ ਵਿੱਚ ਹਰ ਕੋਈ ਜਾਣਦਾ ਹੋਵੇ ਕਿ ਕਿਸੇ ਸੰਕਟਕਾਲ ਦੌਰਾਨ ਕੀ ਕਰਨਾ ਹੈ, ਇੱਕ ਯੋਜਨਾ **ਤਿਆਰ ਕਰੋ ਅਤੇ ਇਸਦਾ ਅਭਿਆਸ ਕਰੋ।**



ਇਸ ਵੈੱਬਸਾਈਟ 'ਤੇ **ਜਾਕੇ ਆਪਣੀ ਸੰਪਰਕ ਜਾਣਕਾਰੀ ਅੱਪਡੇਟ ਕਰੋ:**
[pge.com/mywildfirealerts.](http://pge.com/mywildfirealerts)



ਝਾੜੀਆਂ ਅਤੇ ਰੁੱਖਾਂ ਨੂੰ ਬਕਾਇਦਾ ਛਾਂਗ ਕੇ ਆਪਣੇ ਘਰ ਦੇ ਗਿਰਦ **ਰੱਖਿਆਯੋਗ ਜਗ੍ਹਾ ਬਣਾਕੇ ਰੱਖੋ।** ਵਧੇਰੇ ਨੁਕਤਿਆਂ ਅਤੇ ਜਾਣਕਾਰੀ ਵਾਸਤੇ readyforwildfire.org ਦੇਖੋ।



ਆਪਣੀ ਸੰਕਟਕਾਲੀਨ ਕਿੱਟ ਨੂੰ ਏਨੀਆਂ ਕੁ ਸਪਲਾਈਆਂ ਪਾਕੇ **ਬਣਾਓ ਜਾਂ ਮੁੜ-ਭਰੋ** ਕਿ ਇਹ ਇੱਕ ਹਫ਼ਤੇ ਤੱਕ ਚੱਲ ਸਕੇ ਅਤੇ ਫਰਿੱਜ ਵਿੱਚ ਰੱਖਿਆ ਜਾਣਾ ਲੋੜਦੀਆਂ ਦਵਾਈਆਂ ਅਤੇ ਬਿਜਲੀ ਸਪਲਾਈ ਲੋੜਦੀਆਂ ਡੀਵਾਈਸਾਂ ਵਾਸਤੇ ਯੋਜਨਾ ਬਣਾਓ।

ਭਾਈਚਾਰੇ ਲਈ ਜੰਗਲੀ ਅੱਗ ਤੋਂ ਸੁਰੱਖਿਆ ਦਾ ਪ੍ਰੋਗਰਾਮ ਅੰਕੜਿਆਂ ਦੁਆਰਾ

PG&E ਦੀਆਂ 2019 ਵਿੱਚ ਪ੍ਰਗਤੀਆਂ ਅਤੇ ਵਾਧੂ ਵਿਸਤਾਰਾਂ ਵਾਸਤੇ 2020 ਦੇ ਟੀਚੇ



ਪ੍ਰਣਾਲੀ ਨੂੰ ਮਜ਼ਬੂਤ ਬਣਾਉਣਾ

ਵਧੇਰੇ ਮਜ਼ਬੂਤ ਖੰਭੇ, ਢਕੀਆਂ ਹੋਈਆਂ ਲਾਈਨਾਂ ਅਤੇ/ਜਾਂ ਸੇਪਿਤ ਅੰਡਰਗ੍ਰਾਊਂਡਿੰਗ ਸਥਾਪਤ ਕਰਨਾ

2019 ਸੰਪੂਰਨ

171 ਲਾਈਨ ਮੀਲਾਂ

2020 ਟੀਚਾ

241 ਲਾਈਨ ਮੀਲਾਂ

2019/2020 ਲਈ ਕੁੱਲ ਜੋੜ: **412** ਲਾਈਨ ਮੀਲਾਂ



ਵਿਸਤਰਿਤ ਬਨਸਪਤੀ ਪ੍ਰਬੰਧਨ

ਬਨਸਪਤੀ ਦੀ ਜਾਂਚ ਕਰਨਾ, ਇਸਨੂੰ ਛਾਂਗਣਾ ਅਤੇ ਹਟਾਉਣਾ

2019 ਸੰਪੂਰਨ

2,498 ਲਾਈਨ ਮੀਲਾਂ

2020 ਟੀਚਾ

1,800 ਲਾਈਨ ਮੀਲਾਂ*

2019/2020 ਲਈ ਕੁੱਲ ਜੋੜ: **4,298** ਲਾਈਨ ਮੀਲਾਂ



ਹਾਈ-ਡੈਫੀਨਿਸ਼ਨ ਕੈਮਰੇ

ਉੱਚ ਖਤਰੇ ਵਾਲੇ ਇਲਾਕਿਆਂ ਅਤੇ ਹਾਲਤਾਂ ਦੀ ਸੁਧਰੀ ਹੋਈ ਰੀਅਲ-ਟਾਈਮ ਨਿਗਰਾਨੀ

2019 ਸੰਪੂਰਨ

133 ਕੈਮਰੇ

2020 ਟੀਚਾ

200 ਕੈਮਰੇ

2019/2020 ਲਈ ਕੁੱਲ ਜੋੜ: **333** ਕੈਮਰੇ



ਮੌਸਮ ਸਟੇਸ਼ਨ

ਵਧੇਰੇ ਸਟੀਕ ਮੌਸਮ ਭਵਿੱਖਬਾਣੀਆਂ ਪ੍ਰਦਾਨ ਕਰਾਉਣਾ

2019 ਸੰਪੂਰਨ

426 ਸਟੇਸ਼ਨ

2020 ਟੀਚਾ

400 ਸਟੇਸ਼ਨ

2019/2020 ਲਈ ਕੁੱਲ ਜੋੜ: **826** ਸਟੇਸ਼ਨ



ਸੈਕਸ਼ਨ-ਵੰਡ ਕਰਨ ਵਾਲੀਆਂ ਡੀਵਾਈਸਾਂ

ਵਿਤਰਣ ਗਿੱਠ ਨੂੰ ਵਧੇਰੇ ਛੋਟੇ ਭਾਗਾਂ ਵਿੱਚ ਵੱਖ-ਵੱਖ ਕਰਨਾ

2019 ਸੰਪੂਰਨ

287 ਡੀਵਾਈਸਾਂ

2020 ਟੀਚਾ

592 ਡੀਵਾਈਸਾਂ

2019/2020 ਲਈ ਕੁੱਲ ਜੋੜ: **879** ਡੀਵਾਈਸਾਂ

*ਇਸ ਵਿੱਚ ਮੁਕਾਬਲਤਨ ਘੱਟ ਵੋਲਟੇਜ ਵਾਲੀਆਂ ਟ੍ਰਾਂਸਮਿਸ਼ਨ ਲਾਈਨਾਂ ਦੇ ਨੇੜੇ ਵਿਸਤਰਿਤ ਬਨਸਪਤੀ ਕਾਰਜ ਸ਼ਾਮਲ ਨਹੀਂ ਹੈ ਜਿਸ ਪਿੱਛੇ ਇਰਾਦਾ ਜੰਗਲੀ ਅੱਗ ਦੇ ਖਤਰੇ ਅਤੇ ਭਵਿੱਖ ਵਿੱਚ PSPS ਘਟਨਾਵਾਂ ਦੇ ਪਦਚਿੰਨ੍ਹਾਂ ਨੂੰ ਘੱਟ ਕਰਨਾ ਹੁੰਦਾ ਹੈ।

ਹੋਰ ਜਾਣੋ

PG&E ਦੀਆਂ ਜੰਗਲੀ-ਅੱਗ ਤੋਂ ਸੁਰੱਖਿਆ ਦੀਆਂ ਕੋਸ਼ਿਸ਼ਾਂ ਬਾਰੇ ਤਾਜ਼ਾ ਜਾਣਕਾਰੀ ਵਾਸਤੇ, ਕਿਰਪਾ ਕਰਕੇ ਦੇਖੋ pge.com/wildfiresafety. ਇਸ ਬਾਰੇ ਹੋਰ ਜਾਣਨ ਲਈ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਕਿਸ ਤਰ੍ਹਾਂ ਕਿਸੇ PSPS ਘਟਨਾ ਵਾਸਤੇ ਤਿਆਰੀ ਕਰ ਸਕਦੇ ਹੋ, ਕਿਰਪਾ ਕਰਕੇ ਦੇਖੋ safetyactioncenter.pge.com.

COVID-19 ਕਰਕੇ ਕੀਤੀ ਗਈ ਤਾਲਾਬੰਦੀ ਦੌਰਾਨ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਕਦਮ ਉਠਾਉਂਦੇ ਹੋਏ, PG&E ਦੇ ਕਰਮਚਾਰੀ ਦਲ ਫੀਲਡ ਵਿੱਚ ਮੌਜੂਦ ਹਨ ਅਤੇ ਗੈਸ ਅਤੇ ਬਿਜਲੀ ਸੇਵਾ ਨੂੰ ਬਰਕਰਾਰ ਰੱਖਣ ਲਈ ਅਤੇ ਜੰਗਲੀ ਅੱਗਾਂ ਦੇ ਖਤਰੇ ਨੂੰ ਘੱਟ ਕਰਨ ਲਈ ਜ਼ਰੂਰੀ ਕੰਮ ਕਰ ਰਹੇ ਹਨ।